

ਮੇਰੇ ਨਿਵੇਸ਼ਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਂਦਾ ਹੈ?



ਜੇ ਮੇਰੀ ਵਿੱਤੀ ਸੰਸਥਾ ਫੇਲ ਹੋ ਜਾਂਦੀ ਹੈ ਤਾਂ ਕੀ ਹੁੰਦਾ ਹੈ?

ਕੈਨੇਡਾ ਡਿਪੋਜ਼ਿਟ ਇੰਸ਼ੂਰੈਂਸ ਕਾਰਪੋਰੇਸ਼ਨ (ਸੀਡੀਆਈਸੀ) (Canada Deposit Insurance Corporation (CDIC))

CDIC ਫੇਲ ਹੋਣ ਦੀ ਸਥਿਤੀ ਵਿਚ ਮੈਂਬਰ ਸੰਸਥਾਵਾਂ ਵਿਚ ਗਾਹਕ ਦੇ ਡਿਪੋਜ਼ਿਟਾਂ ਦਾ ਬੀਮਾ ਮੁਹੱਈਆ ਕਰਵਾਉਂਦੀ ਹੈ।

CDIC ਕਵਰੇਜ ਮੁਫਤ ਅਤੇ ਆਟੋਮੈਟਿਕ ਹੈ। ਜੇ ਤੁਹਾਡੇ ਡਿਪੋਜ਼ਿਟਾਂ ਦਾ ਬੀਮਾ ਹੋਇਆ ਹੈ, ਤਾਂ ਅਸਫਲ ਹੋਣ ਦੀ ਸੂਰਤ ਵਿਚ CDIC ਤੁਹਾਨੂੰ ਆਪਣੇ ਆਪ ਭੁਗਤਾਨ ਕਰੇਗੀ।

CDIC ਬਾਰੇ cdic.ca 'ਤੇ ਹੋਰ ਜਾਣੋ।



CDIC ਦੀਆਂ ਸਦੱਸ ਸੰਸਥਾਵਾਂ ਕੌਣ ਹਨ?

- ਬੈਂਕ
- ਫੈਡਰਲੀ ਨਿਯੰਤ੍ਰਿਤ ਕਰੈਡਿਟ ਯੂਨੀਅਨਾਂ
- ਲੋਨ ਅਤੇ ਟਰੱਸਟ ਕੰਪਨੀਆਂ
- ਕੋਓਪਰੇਟਿਵ ਕ੍ਰੈਡਿਟ ਐਸੋਸੀਏਸ਼ਨਜ਼ ਐਕਟ (Cooperative Credit Associations Act) ਦੁਆਰਾ ਨਿਯੰਤਰਿਤ ਐਸੋਸੀਏਸ਼ਨਾਂ ਜੋ ਡਿਪੋਜ਼ਿਟ ਲੈਂਦੀਆਂ ਹਨ।



CDIC ਦੀਆਂ ਕਵਰੇਜ ਸੀਮਾਵਾਂ ਕੀ ਹਨ?

ਜੇ ਇੱਕ CDIC ਮੈਂਬਰ ਸੰਸਥਾ ਫੇਲ ਹੋ ਜਾਂਦੀ ਹੈ, ਤਾਂ ਹਰੇਕ CDIC ਮੈਂਬਰ ਸੰਸਥਾ ਵਿੱਚ ਯੋਗ ਡਿਪੋਜ਼ਿਟਾਂ ਨੂੰ ਅਧਿਕਤਮ \$100,000 ਪ੍ਰਤੀ ਵੱਖਰੀ ਬੀਮਤ ਸ਼੍ਰੇਣੀ ਤੱਕ ਸੁਰੱਖਿਅਤ ਕੀਤਾ ਜਾਂਦਾ ਹੈ।

✓ ਕੀ ਕਵਰ ਹੁੰਦਾ ਹੈ?

- ਬਚਤ ਅਤੇ ਚੈਕਿੰਗ ਖਾਤੇ
- GIC ਅਤੇ ਹੋਰ ਟਰਮ ਡਿਪੋਜ਼ਿਟ
- ਵਿਦੇਸ਼ੀ ਮੁਦਰਾ

✗ ਕੀ ਕਵਰ ਨਹੀਂ ਹੁੰਦਾ ਹੈ?

- ਮਿਊਚੁਅਲ ਫੰਡ, ਸਟੋਕ ਅਤੇ ਬੌਂਡ
- ਐਕਸਚੇਂਜ ਵਿੱਚ ਟ੍ਰੇਡ ਹੋਣ ਵਾਲੇ ਫੰਡ
- ਕ੍ਰਿਪਟੋਕਰੰਸੀਆਂ

ਕੈਨੇਡੀਅਨ ਇਨਵੈਸਟਰ ਪ੍ਰੋਟੈਕਸ਼ਨ ਫੰਡ (ਸੀਆਈਪੀਐਫ) (Canadian Investor Protection Fund (CIPF))

CIPF ਮੈਂਬਰ ਫਰਮਾਂ ਦੇ ਗਾਹਕਾਂ ਨੂੰ ਕਵਰ ਕਰਦੀ ਹੈ ਜਿਨ੍ਹਾਂ ਨੂੰ ਕਿਸੇ ਮੈਂਬਰ ਫਰਮ ਦੇ ਫੇਲ ਹੋਣ ਕਾਰਨ ਵਿੱਤੀ ਨੁਕਸਾਨ ਸਹਿਣਾ ਪਿਆ ਹੈ ਜਾਂ ਸਹਿਣਾ ਪੈ ਸਕਦਾ ਹੈ।

CIPF ਕਵਰੇਜ ਮੁਫਤ ਅਤੇ ਆਟੋਮੈਟਿਕ ਹੈ ਜੋ ਤੁਹਾਡੇ ਕੋਲ ਕਿਸੇ CIPF ਮੈਂਬਰ ਫਰਮ ਨਾਲ ਖਾਤਾ ਹੈ ਜੋ ਸਿਰਫ ਸੈਕਿਊਰਿਟੀਆਂ ਜਾਂ ਵਸਤੂਆਂ ਅਤੇ ਫਿਊਚਰ ਕੰਟਰੈਕਟ ਵਿੱਚ ਨਿਵੇਸ਼ ਕਰਨ ਲਈ ਵਰਤਿਆ ਜਾਂਦਾ ਹੈ।

CIPF ਬਾਰੇ cipf.ca 'ਤੇ ਹੋਰ ਜਾਣੋ।



CIPF ਮੈਂਬਰ ਫਰਮਾਂ ਕੌਣ ਹਨ?

ਇੱਕ ਨਿਵੇਸ਼ ਡੀਲਰ ਜੋ IIROC (ਇਨਵੈਸਟਮੈਂਟ ਇੰਡਸਟਰੀ ਰੈਗੂਲੇਟਰੀ ਔਰਗਨਾਈਜ਼ੇਸ਼ਨ ਔਫ਼ ਕੈਨੇਡਾ) ਦਾ ਮੈਂਬਰ ਹੈ।



CIPF ਦੀਆਂ ਕਵਰੇਜ ਸੀਮਾਵਾਂ ਕੀ ਹਨ?

ਇੱਕ ਵਿਅਕਤੀ ਲਈ, CIPF ਸੁਰੱਖਿਆ ਦੀਆਂ ਸੀਮਾਵਾਂ ਆਮ ਤੌਰ ਤੇ ਇਸ ਪ੍ਰਕਾਰ ਹਨ:

- ਸਾਰੇ ਆਮ ਖਾਤਿਆਂ ਲਈ \$1 ਮਿਲੀਅਨ ਸਮਿਲਿਤ (ਜਿਵੇਂ ਨਕਦ ਖਾਤੇ, ਮਾਰਜਨ ਖਾਤੇ ਅਤੇ TFSA), ਅਤੇ ਹੋਰ
- ਸਾਰੇ ਰਜਿਸਟਰਡ ਰਿਟਾਇਰਮੈਂਟ ਖਾਤਿਆਂ (ਜਿਵੇਂ ਕਿ RRSPs, RRIFs ਅਤੇ LIFs) ਲਈ \$1 ਮਿਲੀਅਨ ਡਾਲਰ ਸਮਿਲਿਤ, ਅਤੇ
- ਸਾਰੀਆਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਯੋਜਨਾਵਾਂ (RESPs) ਦੇ ਲਈ \$1 ਮਿਲੀਅਨ ਡਾਲਰ ਸਮਿਲਿਤ, ਜਿਥੇ ਗਾਹਕ ਯੋਜਨਾ ਦਾ ਸਬਸਕ੍ਰਾਈਬਰ ਹੈ।

✓ ਕੀ ਕਵਰ ਹੁੰਦਾ ਹੈ?

ਗੁਆਚੀ ਸੰਪਤੀ। ਇਹ ਤੁਹਾਡੇ ਵਲੋਂ ਇੱਕ CIPF ਮੈਂਬਰ ਫਰਮ ਦੁਆਰਾ ਰੱਖੀ ਗਈ ਸੰਪਤੀ ਹੈ ਜੋ ਫਰਮ ਦੇ ਫੇਲ ਹੋਣ ਦੇ ਬਾਅਦ ਤੁਹਾਨੂੰ ਵਾਪਸ ਨਹੀਂ ਕੀਤੀ ਜਾਂਦੀ ਹੈ। ਗੁਆਚੀ ਸੰਪਤੀ ਵਿੱਚ ਸ਼ਾਮਲ ਹੋ ਸਕਦੇ ਹਨ:

- ਨਕਦ
- ਸਿਕਿਊਰਿਟੀਆਂ
- ਫਿਊਚਰਜ਼
- ਸੈਗਰੇਗੇਟਿਡ ਇੰਸ਼ੋਰੈਂਸ ਫੰਡ

✗ ਕੀ ਕਵਰ ਨਹੀਂ ਹੁੰਦਾ ਹੈ?

- ਇਸਦੇ ਨਤੀਜੇ ਵਜੋਂ ਹੋਣ ਵਾਲੇ ਨੁਕਸਾਨ:
 - ਕਿਸੇ ਵੀ ਕਾਰਨ ਕਰਕੇ ਤੁਹਾਡੇ ਨਿਵੇਸ਼ਾਂ ਦੇ ਮੁੱਲ ਵਿੱਚ ਗਿਰਾਵਟ
 - ਅਣਉਚਿਤ ਨਿਵੇਸ਼
 - ਤੁਹਾਡੇ ਨਾਲ ਕੀਤੀ ਗਈ ਧੋਖਾਧੜੀ ਜਾਂ ਹੋਰ ਗਲਤ ਬਿਆਨੀਆਂ
 - ਗੁੰਮਰਾਹ ਕਰਨ ਵਾਲੀ ਜਾਣਕਾਰੀ ਜੋ ਤੁਹਾਨੂੰ ਦਿੱਤੀ ਗਈ ਸੀ
 - ਮਹੱਤਵਪੂਰਣ ਜਾਣਕਾਰੀ ਜੋ ਤੁਹਾਨੂੰ ਦੱਸੀ ਨਹੀਂ ਗਈ ਸੀ
 - ਮਾੜੀ ਨਿਵੇਸ਼ ਦੀ ਸਲਾਹ
 - ਤੁਹਾਡੀ ਸਿਕਿਊਰਿਟੀ ਜਾਰੀ ਕਰਨ ਵਾਲੀ ਕੰਪਨੀ ਦਾ ਫੇਲ ਹੋਣਾ ਜਾਂ ਬਕਾਇਆ
- ਤੁਹਾਡੇ ਦੁਆਰਾ ਸਿੱਧੇ ਤੌਰ ਤੇ ਰੱਖੀਆਂ ਗਈਆਂ ਸਿਕਿਊਰਿਟੀਆਂ (ਉਦਾਹਰਣ ਲਈ, ਇੱਕ ਸ਼ੇਅਰ ਸਰਟੀਫਿਕੇਟ ਜੋ ਤੁਹਾਡੇ ਕੋਲ ਹੈ)
- CIPF ਦੀ ਕਵਰੇਜ ਨੀਤੀ ਵਿੱਚ ਪਛਾਣੀਆਂ ਗਈਆਂ ਹੋਰ ਬੇਦਖਲੀਆਂ।

ਐਮਐਫਡੀਏ ਇਨਵੈਸਟਰ ਪ੍ਰੋਟੈਕਸ਼ਨ ਕਾਰਪੋਰੇਸ਼ਨ (ਐਮਐਫਡੀਏ ਆਈ ਪੀ ਸੀ) (MFDA Investor Protection Corporation (MFDA IPC))

MFDA IPC ਇੱਕ ਮੈਂਬਰ ਫਰਮ ਦੁਆਰਾ ਰੱਖੀ ਗਈ ਕਲਾਇੰਟ ਦੀ ਸੰਪਤੀ ਦੀ ਰੱਖਿਆ ਕਰਦੀ ਹੈ ਜੋ ਮੈਂਬਰ ਫਰਮ ਫੇਲ ਹੋ ਜਾਂਦੀ ਹੈ।

MFDA IPC ਕਵਰੇਜ ਮੁਫਤ ਅਤੇ ਆਟੋਮੈਟਿਕ ਹੈ ਜੋ ਤੁਹਾਡੇ ਕੋਲ ਕਿਸੇ MFDA ਮੈਂਬਰ ਫਰਮ ਨਾਲ ਖਾਤਾ ਹੈ।

MFDA IPC ਬਾਰੇ mfda.ca 'ਤੇ ਵਧੇਰੇ ਜਾਣੋ।



MFDA ਮੈਂਬਰ ਫਰਮਾਂ ਕੌਣ ਹਨ?

ਇੱਕ ਮਿਊਚੁਅਲ ਫੰਡ ਡੀਲਰ ਜੋ MFDA (ਮਿਊਚੁਅਲ ਫੰਡ ਡੀਲਰਜ਼ ਅਸੋਸੀਏਸ਼ਨ ਔਫ ਕੈਨੇਡਾ (Mutual Fund Dealers Association of Canada)) ਦਾ ਮੈਂਬਰ ਹੈ



MFDA IPC ਦੀਆਂ ਕਵਰੇਜ ਸੀਮਾਵਾਂ ਕੀ ਹਨ?

ਹਰੇਕ ਗ੍ਰਾਹਕ ਦੇ ਆਮ ਅਤੇ ਵੱਖਰੇ ਖਾਤਿਆਂ ਲਈ \$1 ਮਿਲੀਅਨ ਡਾਲਰ ਤੱਕ। ਬਹੁਤੇ ਗਾਹਕਾਂ ਕੋਲ ਕਵਰੇਜ ਦੇ ਉਦੇਸ਼ਾਂ ਲਈ ਦੋ "ਖਾਤੇ" ਹੋਣਗੇ:

- ਉਨ੍ਹਾਂ ਦੇ ਟ੍ਰੇਡਿੰਗ ਖਾਤਿਆਂ (ਆਮ ਖਾਤਾ) ਦਾ ਕੁੱਲ ਜੋੜ, ਅਤੇ
- ਉਨ੍ਹਾਂ ਦੇ ਰਜਿਸਟਰਡ ਰਿਟਾਇਰਮੈਂਟ ਖਾਤਿਆਂ ਦਾ ਕੁੱਲ ਜੋੜ, ਜਿਵੇਂ ਕਿ RRSP ਅਤੇ RIF (ਵੱਖਰਾ ਖਾਤਾ)

✓ ਕੀ ਕਵਰ ਹੁੰਦਾ ਹੈ?

ਜਾਇਦਾਦ ਦੀਆਂ ਕਿਸਮਾਂ ਦੀਆਂ ਉਦਾਹਰਣਾਂ ਜੋ MFDA IPC ਕਵਰੇਜ ਲਈ ਯੋਗ ਹੋ ਸਕਦੀਆਂ ਹਨ:

- ਸਿਕਿਊਰਟੀਆਂ
- ਨਕਦ
- ਸੈਗਰੇਗੇਟਿਡ ਫੰਡ

✗ ਕੀ ਕਵਰ ਨਹੀਂ ਹੁੰਦਾ ਹੈ?

ਗਾਹਕਾਂ ਦਾ ਘਾਟਾ ਜੋ ਕਿਸੇ ਮੈਂਬਰ ਫਰਮ ਦੇ ਦਿਵਾਲੀਆ ਹੋਣ ਦੇ ਨਤੀਜੇ ਵਜੋਂ ਨਹੀਂ ਹੁੰਦਾ ਜਿਵੇਂ ਕਿ:

- ਨੁਕਸਾਨ ਜੋ ਕਿ ਸਿਕਿਊਰਿਟੀਆਂ ਦੇ ਬਾਜ਼ਾਰ ਦੇ ਮੁੱਲ ਦੇ ਬਦਲਣ ਦੇ ਨਤੀਜੇ ਵਜੋਂ ਹੁੰਦੇ ਹਨ
- ਅਣਉਚਿਤ ਨਿਵੇਸ਼
- ਸਿਕਿਊਰਿਟੀਆਂ ਦੇ ਜਾਰੀ ਕਰਨ ਵਾਲੇ ਦਾ ਫੇਲ ਜਾਂ ਬਕਾਇਆ ਹੋਣਾ

Ontario Securities Commission

20 Queen St. W., 22nd Floor, Toronto, Ontario M5H 3S8

Tel: 1-877-785-1555 Email: inquiries@osc.gov.on.ca

GetSmarterAboutMoney.ca

[GetSmarterAboutMoney](https://www.facebook.com/GetSmarterAboutMoney) [@smarter_money](https://twitter.com/smarter_money)



ONTARIO
SECURITIES
COMMISSION

